

 Print Page

Sri Guru Granth Sahib

Displaying 1190 of

ਗੁਰ ਸਬਦੁ ਬੀਚਾਰਹਿ ਆਪੁ ਜਾਇ ॥

Gur Sabadh Beechaarehi Aap Jaae ||

Contemplate the Word of the Guru's Shabad, and be rid of your ego.

ਬਸੰਤੁ (ਮਃ ੧) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧

Raag Basant Guru Nanak Dev

ਸਾਚ ਜੋਗੁ ਮਨਿ ਵਸੈ ਆਇ ॥੮॥

Saach Jog Man Vasai Aae ||8||

True Yoga shall come to dwell in your mind. ||8||

ਬਸੰਤੁ (ਮਃ ੧) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧

Raag Basant Guru Nanak Dev

ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥

Jin Jeeo Pindd Dhithaa This Chaethehi Naahi ||

He blessed you with body and soul, but you do not even think of Him.

ਬਸੰਤੁ (ਮਃ ੧) ਅਸਟ. (੫) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧

Raag Basant Guru Nanak Dev

ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥

Marree Masaanee Moorrae Jog Naahi ||9||

You fool! Visiting graves and cremation grounds is not Yoga. ||9||

ਬਸੰਤੁ (ਮਃ ੧) ਅਸਟ. (੫) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੨

Raag Basant Guru Nanak Dev

ਗੁਣ ਨਾਨਕੁ ਬੋਲੈ ਭਲੀ ਬਾਣਿ ॥

Gun Naanak Bolai Bhalee Baan ||

Nanak chants the sublime, glorious Bani of the Word.

ਬਸੰਤੁ (ਮਃ ੧) ਅਸਟ. (੫) ੧੦:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੨

Raag Basant Guru Nanak Dev

ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥

Thum Hohu Sujaakhae Laehu Pashhaan ||10||5||

Understand it, and appreciate it. ||10||5||

ਬਸੰਤੁ (ਮਃ ੧) ਅਸਟ. (੫) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੨

Raag Basant Guru Nanak Dev

ਬਸੰਤੁ ਮਹਲਾ ੧ ॥

Basanth Mehalaa 1 ॥

Basant, First Mehl:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੦

ਦੁਬਿਧਾ ਦੁਰਮਤਿ ਅਧੁਲੀ ਕਾਰ ॥

Dhubidhhaa Dhuramath Adhhulee Kaar ॥

In duality and evil-mindedness, the mortal acts blindly.

ਬਸੰਤੁ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੩

Raag Basant Guru Nanak Dev

ਮਨਮੁਖਿ ਭਰਮੈ ਮਝਿ ਗੁਬਾਰ ॥੧॥

Manamukh Bharamai Majh Gubaar ॥1॥

The self-willed manmukh wanders, lost in the darkness. ॥1॥

ਬਸੰਤੁ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੩

Raag Basant Guru Nanak Dev

ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥

Man Andhhulaa Andhhulee Math Laagai ॥

The blind man follows blind advice.

ਬਸੰਤੁ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੪

Raag Basant Guru Nanak Dev

ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥੧॥ ਰਹਾਉ ॥

Gur Karanee Bin Bharam N Bhaagai ॥1॥ Rehaao ॥

Unless one takes the Guru's Way, his doubt is not dispelled. ॥1॥Pause॥

ਬਸੰਤੁ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੪

Raag Basant Guru Nanak Dev

ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥

Manamukh Andhhulae Guramath N Bhaaee ॥

The manmukh is blind; he does not like the Guru's Teachings.

ਬਸੰਤੁ (ਮਃ ੧) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੪

Raag Basant Guru Nanak Dev

ਪਸੂ ਭਏ ਅਭਿਮਾਨੁ ਨ ਜਾਈ ॥੨॥

Pasoo Bheae Abhimaan N Jaaee ॥2॥

He has become a beast; he cannot get rid of his egotistical pride. ||2||

ਬਸੰਤੁ (ਮਃ ੧) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੫

Raag Basant Guru Nanak Dev

ਲਖ ਚਉਰਾਸੀਹ ਜੰਤ ਉਪਾਏ ॥

Lakh Chouraaseeh Janth Oupaaee ॥

God created 8.4 million species of beings.

ਬਸੰਤੁ (ਮਃ ੧) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੫

Raag Basant Guru Nanak Dev

ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥੩॥

Maerae Thaakur Bhaanae Siraj Samaaeae ||3||

My Lord and Master, by the Pleasure of His Will, creates and destroys them. ||3||

ਬਸੰਤੁ (ਮਃ ੧) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੫

Raag Basant Guru Nanak Dev

ਸਗਲੀ ਭੂਲੈ ਨਹੀ ਸਬਦੁ ਅਚਾਰੁ ॥

Sagalee Bhoolai Nehee Sabadh Achaar ॥

All are deluded and confused, without the Word of the Shabad and good conduct.

ਬਸੰਤੁ (ਮਃ ੧) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੬

Raag Basant Guru Nanak Dev

ਸੋ ਸਮਝੈ ਜਿਸੁ ਗੁਰੁ ਕਰਤਾਰੁ ॥੪॥

So Samajhai Jis Gur Karathaar ||4||

He alone is instructed in this, who is blessed by the Guru, the Creator. ||4||

ਬਸੰਤੁ (ਮਃ ੧) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੬

Raag Basant Guru Nanak Dev

ਗੁਰ ਕੇ ਚਾਕਰ ਠਾਕੁਰ ਭਾਣੇ ॥

Gur Kae Chaakar Thaakur Bhaanae ॥

The Guru's servants are pleasing to our Lord and Master.

ਬਸੰਤੁ (ਮਃ ੧) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੭

Raag Basant Guru Nanak Dev

ਬਖਸਿ ਲੀਏ ਨਾਹੀ ਜਮ ਕਾਣੇ ॥੫॥

Bakhas Leeeae Naahee Jam Kaanae ||5||

The Lord forgives them, and they no longer fear the Messenger of Death. ||5||

ਬਸੰਤੁ (ਮਃ ੧) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੭

Raag Basant Guru Nanak Dev

ਜਿਨ ਕੈ ਹਿਰਦੈ ਏਕੋ ਭਾਇਆ ॥

Jin Kai Hiradhai Eaeko Bhaaeiaa ||

Those who love the One Lord with all their heart

ਬਸੰਤੁ (ਮਃ ੧) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੭

Raag Basant Guru Nanak Dev

ਆਪੇ ਮੇਲੇ ਭਰਮੁ ਚੁਕਾਇਆ ॥੬॥

Aapae Maelae Bharam Chukaaeiaa ||6||

- He dispels their doubts and unites them with Himself. ||6||

ਬਸੰਤੁ (ਮਃ ੧) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੮

Raag Basant Guru Nanak Dev

ਬੇਮੁਹਤਾਜੁ ਬੇਅੰਤੁ ਅਪਾਰਾ ॥

Baemuhathaaj Baeanth Apaaraa ||

God is Independent, Endless and Infinite.

ਬਸੰਤੁ (ਮਃ ੧) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੮

Raag Basant Guru Nanak Dev

ਸਚਿ ਪਤੀਜੈ ਕਰਣੈਹਾਰਾ ॥੭॥

Sach Patheejai Karanaihaaraa ||7||

The Creator Lord is pleased with Truth. ||7||

ਬਸੰਤੁ (ਮਃ ੧) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੮

Raag Basant Guru Nanak Dev

ਨਾਨਕ ਭੂਲੇ ਗੁਰੁ ਸਮਝਾਵੈ ॥

Naanak Bhoolae Gur Samajhaavai ||

O Nanak, the Guru instructs the mistaken soul.

ਬਸੰਤੁ (ਮਃ ੧) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੮

Raag Basant Guru Nanak Dev

ਏਕੁ ਦਿਖਾਵੈ ਸਾਚਿ ਟਿਕਾਵੈ ॥੮॥੬॥

Eaek Dhikhaavai Saach Ttikaavai ||8||6||

He implants the Truth within him, and shows him the One Lord. ||8||6||

ਬਸੰਤੁ (ਮਃ ੧) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੯

Raag Basant Guru Nanak Dev

ਬਸੰਤੁ ਮਹਲਾ ੧ ॥

Basanth Mehalaa 1 ||

Basant, First Mehl:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੦

ਆਪੇ ਭਵਰਾ ਫੂਲ ਬੇਲਿ ॥

Aapae Bhavaraa Fool Bael ||

He Himself is the bumble bee, the fruit and the vine.

ਬਸੰਤੁ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੯

Raag Basant Guru Nanak Dev

ਆਪੇ ਸੰਗਤਿ ਮੀਤ ਮੇਲਿ ॥੧॥

Aapae Sangath Meeth Mael ||1||

He Himself unites us with the Sangat - the Congregation, and the Guru, our Best Friend. ||1||

ਬਸੰਤੁ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੦

Raag Basant Guru Nanak Dev

ਐਸੀ ਭਵਰਾ ਬਾਸੁ ਲੇ ॥

Aisee Bhavaraa Baas Lae ||

O bumble bee, suck in that fragrance,

ਬਸੰਤੁ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੦

Raag Basant Guru Nanak Dev

ਤਰਵਰ ਫੂਲੇ ਬਨ ਹਰੇ ॥੧॥ ਰਹਾਉ ॥

Tharavar Foolae Ban Harae ||1|| Rehaao ||

Which causes the trees to flower, and the woods to grow lush foliage. ||1||Pause||

ਬਸੰਤੁ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੦

Raag Basant Guru Nanak Dev

ਆਪੇ ਕਵਲਾ ਕੰਤੁ ਆਪਿ ॥

Aapae Kavalaa Kanth Aap ||

He Himself is Lakshmi, and He Himself is her husband.

ਬਸੰਤੁ (ਮਃ ੧) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੦

Raag Basant Guru Nanak Dev

ਆਪੇ ਰਾਵੇ ਸਬਦਿ ਥਾਪਿ ॥੨॥

Aapae Raavae Sabadh Thhaap ||2||

He established the world by Word of His Shabad, and He Himself ravishes it. ||2||

ਬਸੰਤੁ (ਮਃ ੧) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੧

Raag Basant Guru Nanak Dev

ਆਪੇ ਬਛਰੂ ਗਊ ਖੀਰੁ ॥

Aapae Bashharoo Goo Kheer ||

He Himself is the calf, the cow and the milk.

ਬਸੰਤੁ (ਮਃ ੧) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੧

Raag Basant Guru Nanak Dev

ਆਪੇ ਮੰਦਰੁ ਥੰਮ੍ਹੁ ਸਰੀਰੁ ॥੩॥

Aapae Mandhar Thhanmha Sareer ||3||

He Himself is the Support of the body-mansion. ||3||

ਬਸੰਤੁ (ਮਃ ੧) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੧

Raag Basant Guru Nanak Dev

ਆਪੇ ਕਰਣੀ ਕਰਣਹਾਰੁ ॥

Aapae Karanee Karanehaar ||

He Himself is the Deed, and He Himself is the Doer.

ਬਸੰਤੁ (ਮਃ ੧) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੨

Raag Basant Guru Nanak Dev

ਆਪੇ ਗੁਰਮੁਖਿ ਕਰਿ ਬੀਚਾਰੁ ॥੪॥

Aapae Guramukh Kar Beechaar ||4||

As Gurmukh, He contemplates Himself. ||4||

ਬਸੰਤੁ (ਮਃ ੧) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੨

Raag Basant Guru Nanak Dev

ਤੂ ਕਰਿ ਕਰਿ ਦੇਖਹਿ ਕਰਣਹਾਰੁ ॥

Thoo Kar Kar Dhaekhehi Karanehaar ||

You create the creation, and gaze upon it, O Creator Lord.

ਬਸੰਤੁ (ਮਃ ੧) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੨

Raag Basant Guru Nanak Dev

ਜੋਤਿ ਜੀਅ ਅਸੰਖ ਦੇਇ ਅਧਾਰੁ ॥੫॥

Joth Jeeaa Asankh Dhaee Adhhaar ||5||

You give Your Support to the uncounted beings and creatures. ||5||

ਬਸੰਤੁ (ਮਃ ੧) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੩

Raag Basant Guru Nanak Dev

ਤੂ ਸਰੁ ਸਾਗਰੁ ਗੁਣ ਗਹੀਰੁ ॥

Thoo Sar Saagar Gun Geheer ||

You are the Profound, Unfathomable Ocean of Virtue.

ਬਸੰਤੁ (ਮਃ ੧) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੩

Raag Basant Guru Nanak Dev

ਤੂ ਅਕੁਲ ਨਿਰੰਜਨੁ ਪਰਮ ਹੀਰੁ ॥੬॥

Thoo Akul Niranjan Param Heer ||6||

You are the Unknowable, the Immaculate, the most Sublime Jewel. ||6||

ਬਸੰਤੁ (ਮਃ ੧) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੩

Raag Basant Guru Nanak Dev

ਤੂੰ ਆਪੇ ਕਰਤਾ ਕਰਣ ਜੋਗੁ ॥

Thoo Aapae Karathaa Karan Jog ||

You Yourself are the Creator, with the Potency to create.

ਬਸੰਤੁ (ਮਃ ੧) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੪

Raag Basant Guru Nanak Dev

ਨਿਹਕੇਵਲੁ ਰਾਜਨ ਸੁਖੀ ਲੋਗੁ ॥੭॥

Nihakaeval Raajan Sukhee Log ||7||

You are the Independent Ruler, whose people are at peace. ||7||

ਬਸੰਤੁ (ਮਃ ੧) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੪

Raag Basant Guru Nanak Dev

ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥

Naanak Dhhraapae Har Naam Suaadh ||

Nanak is satisfied with the subtle taste of the Lord's Name.

ਬਸੰਤੁ (ਮਃ ੧) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੪

Raag Basant Guru Nanak Dev

ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥੮॥੭॥

Bin Har Gur Preetham Janam Baadh ||8||7||

Without the Beloved Lord and Master, life is meaningless. ||8||7||

ਬਸੰਤੁ (ਮਃ ੧) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੫

Raag Basant Guru Nanak Dev

ਬਸੰਤੁ ਹਿੰਡੋਲੁ ਮਹਲਾ ੧ ਘਰੁ ੨

Basanth Hinddol Mehalaa 1 Ghar 2

Basant Hindol, First Mehl, Second House:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੦

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੦

ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥

No Sath Choudheh Theen Chaar Kar Mehalath Chaar Behaalee ||

The nine regions, the seven continents, the fourteen worlds, the three qualities and the four ages - You established them all through the four sources of creation, and You seated them in Your mansions.

ਬਸੰਤੁ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੭

Raag Basant Hindol Guru Nanak Dev

ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ||੧||

Chaarae Dheevae Chahu Hathh Dheeeae Eaekaa Eaekaa Vaaree ||1||

He placed the four lamps, one by one, into the hands of the four ages. ||1||

ਬਸੰਤੁ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੭

Raag Basant Hindol Guru Nanak Dev

ਮਿਹਰਵਾਨ ਮਧੁਸੂਦਨ ਮਾਧੋ ਐਸੀ ਸਕਤਿ ਤੁਮਾਰੀ ||੧|| ਰਹਾਉ ||

Miharavaan Madhhusoodhan Maadhha Aisee Sakath Thumhaaree ||1|| Rehaao ||

O Merciful Lord, Destroyer of demons, Lord of Lakshmi, such is Your Power - Your Shakti. ||1||Pause||

ਬਸੰਤੁ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੮

Raag Basant Hindol Guru Nanak Dev

ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ||

Ghar Ghar Lasakar Paavak Thaeraa Dharam Karai Sikadhaaree ||

Your army is the fire in the home of each and every heart. And Dharma - righteous living is the ruling chieftain.

ਬਸੰਤੁ (ਮਃ ੧) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੮

Raag Basant Hindol Guru Nanak Dev

ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ||੨||

Dhharathee Dhaeg Milai Eik Vaeraa Bhaag Thaeraa Bhanddaaree ||2||

The earth is Your great cooking pot; Your beings receive their portions only once. Destiny is Your gate-keeper. ||2||

ਬਸੰਤੁ (ਮਃ ੧) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੯

Raag Basant Hindol Guru Nanak Dev

ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ||

Naa Saaboor Hovai Fir Mangai Naaradh Karai Khuaaree ||

But the mortal becomes unsatisfied, and begs for more; his fickle mind brings him disgrace.

ਬਸੰਤੁ (ਮਃ ੧) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੦ ਪੰ. ੧੯

Raag Basant Hindol Guru Nanak Dev